

2,607 ਵਾਸੀਆਂ ਵਾਲੇ ਇਸ ਨਗਰ ਖੇਤਰ ਨੂੰ ਆਪਣੇ ਕਈ ਕਿਲੋਮੀਟਰ ਲੰਮੇ ਪਾਣੀ ਦੇ ਕਿਨਾਰੇ ਅਤੇ ਮਸ਼ਹੂਰ ਥਾਉਜ਼ੈਡ ਆਇਲੈਂਡਜ਼ ਪਾਰਕਵੇ ਉੱਪਰ ਮਾਣ ਹੈ। ਫਰੰਟ ਆਫ ਯੰਗ (Front of Yonge) ਮੁੱਖ ਤੌਰ ਤੇ ਪੇਂਡੂ ਇਲਾਕਾ ਹੈ ਅਤੇ ਮੈਲੋਰੀਟਾਉਨ (Mallorytown) ਇਸ ਦਾ ਸਭ ਤੋਂ ਵੱਡਾ ਕੇਂਦਰ ਹੈ। ਕੇਨਟਾਉਨ (Caintown), ਮੈਕਿਨਟੋਸ਼ ਮਿਲਜ਼ (McIntosh Mills), ਯੰਗ ਮਿਲਜ਼ (Yonge Mills) ਅਤੇ ਸ਼ਰਵੁਡ ਸਪ੍ਰਿੰਗਜ਼ (Sherwood Springs) ਇਸ ਦੇ ਕੁਦਰਤੀ ਨਜ਼ਾਰੇ ਵਿਚ ਫੈਲੇ ਹੋਏ ਛੋਟੇ-ਛੋਟੇ ਪਿੰਡ ਹਨ। ਇਸ ਇਲਾਕੇ ਦਾ ਦਿਲਚਸਪ ਇਤਹਾਸ ਹੈ। ਮੈਲੋਰੀਟਾਉਨ ਲੈਂਡਿੰਗ (Mallorytown Landing) ਇੱਕ ਸੇਂਟ ਲਾਰੇਂਸ ਆਇਲੈਂਡ ਨੈਸ਼ਨਲ ਪਾਰਕ (St. Lawrence Islands National Park) ਹੈ ਜਿਸਨੂੰ ਕੈਨੇਡਾ ਦੀ ਸਰਕਾਰ ਨੇ 1904 ਵਿਚ ਬਣਾਇਆ ਸੀ। ਕੈਨੇਡਾ ਦੇ ਰੈਕੀਜ਼ ਦੇ ਪੂਰਬ ਵਿਚ ਇਹ ਪਹਿਲਾ ਕੋਮੀ ਪਾਰਕ ਸੀ। ਪਾਰਕ ਦੇ ਵਿਚ 20 ਤੋਂ ਵੱਧ ਟਾਪੂ ਸ਼ਾਮਲ ਹਨ ਜੋ ਆਮ ਜਨਤਾ ਲਈ ਖੁੱਲ੍ਹੇ ਹਨ। ਜ਼ਿਆਦਾਤਰ ਟਾਪੂਆਂ ਵਿਚ ਗੋਦੀਆਂ, ਪਗਡੰਡੀਆਂ, ਪਨਾਹਾਂ ਅਤੇ ਕੈਂਪਿੰਗ ਦੀਆਂ ਸਹੂਲਤਾਂ ਹਨ।



ਫਰੰਟ ਆਫ ਯੰਗ (Front of Yonge) ਵਿਚ ਕਈ ਬੇਜੋੜ ਕੈਂਪਗ੍ਰਾਉਂਡ ਹਨ। ਪ੍ਰਾਹੁਣੇ ਅਤੇ ਵਾਸੀ ਸੇਂਟ ਲਾਰੇਂਸ ਨਦੀ ਦੇ ਕਿਨਾਰੇ ਬਣਿਆ ਬ੍ਰਾਉਨਜ਼ ਬੇ ਡੇ ਪਾਰਕ (Browns Bay Day Park), ਮੈਲੋਰੀਟਾਉਨ ਕੋਚ ਹਾਊਸ (Mallorytown Coach House) ਅਤੇ ਹੈਰੀਟੇਜ ਗਾਰਡਨ (Heritage Garden), ਓਨਟਾਰੀਓ ਵਾਟਰਫਰੰਟ ਟ੍ਰੇਲ (Ontario Waterfront Trail) ਅਤੇ ਕਾਉਂਟੀ ਰੋਡ 5 ਤੇ ਸਥਿਤ ਰੋਡ ਆਫ ਰਿਮੈਂਬਰੈਂਸ (Road of Remembrance) ਸਾਈਟ ਵਰਗੇ ਆਕਰਸ਼ਣਾਂ ਦਾ ਆਨੰਦ ਲੈ ਸਕਦੇ ਹਨ।

ਕੁੱਲ ਆਬਾਦੀ: 2,607 (Statistics Canada Census 2016))

ਜਨਵਰੀ ਵਿਚ ਔਸਤ ਤਾਪਮਾਨ: -8 °C (27 °F)

ਜੁਲਾਈ ਵਿਚ ਔਸਤ ਤਾਪਮਾਨ: 26 °C (70 °F)

ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow

ਪ੍ਰਤਿ ਵਿਅਕਤੀ ਆਮਦਨੀ: \$81,792

ਔਸਤ ਪਰਿਵਾਰਕ ਆਮਦਨੀ: \$88,935

ਬੇਰੁਜ਼ਗਾਰੀ ਦੀ ਔਸਤ ਦਰ: 5-6 %

ਹਾਈ ਸਕੂਲ ਪਾਸ ਬਾਲਗ ਵਿਅਕਤੀ: 365

ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 845

2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$947

ਔਸਤ 3 ਬੈਂਡਰੂਮ ਵੱਖ ਬੰਗਲਾ: \$292,199



ਵਧੇਰੇ ਜਾਣਕਾਰੀ:

Jennifer Ault, ਸਿਟੀ ਕਲਰਕ

ਫਰੰਟ ਆਫ ਯੰਗ ਨਗਰ ਖੇਤਰ

PO Box 130, County Road 2, Mallorytown, ON, K0E 1R0 Canada

613-923-2251/ jault@frontofyonge.com